

**“ਸਲੋਕੁ ਮਹਲਾ ਪਹਿਲਾ-**

“ਸੇ ਜੀਵਿਆ ਜਿਸੁ ਮਨਿ ਵਸਿਆ ਸੋਇ॥ ਨਾਨਕ ਅਵਰੁ ਨ ਜੀਵੈ ਕੋਇ॥

ਜੇ ਜੀਵੈ ਪਤਿ ਲਥੀ ਜਾਇ ॥ ਸਭੁ ਹਰਾਮੁ ਜੇਤਾ ਕਿਛੁ ਖਾਇ ॥”

**ਭਾਵ-** ਉਹੀ ਮਨੁੱਖ ਜਿਉਂਦਾ ਹੈ ਜਿਸ ਦੇ ਮਨ ਵਿੱਚ ਸੱਚ ਦਾ ਵਾਸ ਹੋਵੇ, ਮਨੁੱਖੀ ਅਧਿਕਾਰਾਂ ਬਾਰੇ ਚੇਤਨਾ, ਬਰਾਬਰਤਾ ਅਤੇ ਬ੍ਰਹਮ ਗਿਆਨ ਹੋਵੇ, ਬਾਕੀ ਕੋਈ ਵੀ ਜੀਵ ਜਿਉਂਦਾ ਨਹੀਂ ਜੋ ਬਿਨੁਂ ਇੱਜਤ ਅਤੇ ਬਿਨੁਂ ਸੱਚੇ ਕਰਮਾ ਦੇ ਭਟਕਦਾ ਹੈ, ਇਸ ਸਥਿਤੀ ਵਿੱਚ ਉਹ ਜੋ ਵੀ ਵਸਤੂ ਖਾ ਰਿਹਾ ਹੈ ਜਾਂ ਹੰਢਾ ਰਿਹਾ ਹੈ-ਸਭ ਹਰਾਮ ਹੈ।

ਸੱਚ—ਮਨੁੱਖੀ ਅਧਿਕਾਰ ਸਭ ਲਈ ਬਰਾਬਰ ਹੋਣੇ ਚਾਹੀਦੇ ਹਨ।

ਅਧਿਕਾਰ—ਅਧਿਕਾਰ ਜਾਂ ਹੱਕਾਂ ਦੀ ਗੱਲ ਕਰੀਏ ਤਾਂ ਗਿਆਨ ਦਾ ਅਦਾਨ ਪ੍ਰਦਾਨ ਸਾਡਾ ਮੁਢਲਾ ਸੰਵਿਧਾਨਕ ਅਧਿਕਾਰ ਹੈ। ਇਸ ਦੀ ਪੂਰਤੀ ਦੋ ਵਰਗ ਕਰਦੇ ਨੇ-

1) ਅਧਿਆਪਕ

2) ਵਿਦਿਆਰਥੀ

ਅੱਜ ਨਾ ਤਾਂ ਅਧਿਆਪਕ ਦੀ ਦਸ਼ਾ ਠੀਕ ਹੈ ਅਤੇ ਨਾ ਹੀ ਵਿਦਿਆਰਥੀ ਦੀ, ਗਿਆਨ ਕਿਸ ਹਾਲਤ ਵਿੱਚ ਹੋਵੇਗਾ ? ਇਸ ‘ਤੇ ਸੋਚਣ ਦੀ ਲੋੜ ਹੈ। ਸਮਾਜ ਦੀ ਘਾੜਤ ਘੜਨ ਵਾਲਾ ਅਧਿਆਪਕ ਹੀ ਜਦੋਂ ਜੀਵਨ ਦੀ ਜੱਦੋਜ਼ਹਿਦ ਵਿੱਚ ਗੁੰਮ ਕਰ ਦਿੱਤਾ ਜਾਵੇਗਾ ਤਾਂ ਫਿਰ ਅਗਿਆਨਤਾ ਦਾ ਨੰਗਾ ਨਾਚ ਹੀ ਹੋਵੇਗਾ। ਜਦੋਂ ਅਧਿਆਪਕ ਦੀ ਅਜ਼ਾਦੀ ਖੋਲਈ ਜਾਵੇਗੀ ਅਤੇ ਆਰਥਿਕ ਪੱਖੋਂ ਮੰਗਤਾ ਬਣਾ ਦਿੱਤਾ ਜਾਵੇਗਾ ਤਾਂ ਅਧਿਆਪਕ ਦਾ ਮਾਣ ਘੱਟ ਹੋ ਜਾਵੇਗਾ----- ਗੀਤਾ ਵਿੱਚ ਲਿਖਿਆ ਹੈ, “ਮਾਣ ਘੈਟੈ ਕਿਛੁ ਮਾਂਗਣ ਤੇ”

ਪਤਾ ਨਹੀਂ ਕਹਿੜੀ ਮਜ਼ਬੂਰੀ ਸੀ ਕਿ 2003 ਵਿੱਚ ਸਰਕਾਰੀ ਪੋਸਟਾਂ ਤੇ ਰੋਕ ਲਗਾ ਕੇ ਮੈਨਜਮੈਂਟ ਪੋਸਟਾਂ ਦੀ ਤਿਆਰੀ ਕੀਤੀ ਗਈ ਜਦ ਕੇ ਜਹਿੜੇ ਅਧਿਆਪਕ ਦੇਸ਼ ਦੇ ਰਾਸ਼ਟਰਪਤੀ ਤੋਂ ਲੈਕੇ ਇਕ ਪੀਅਨ ਤੱਕ ਸਭ ਨੂੰ ਇਕ ਸਮਾਨ ਸਿਖਿਆ ਦੇ ਰਹੇ ਸਨ। ਫਿਰ ਹੱਦ ਤਾਂ ਉਸ ਸਮੇਂ ਹੋਈ ਜਦੋਂ 2007 ਵਿੱਚ ਇਹਨਾਂ ਅਨ ਏਡਿਡ ਅਧਿਆਪਕਾਂ ਨੂੰ ‘Service Of Security Act’ ਵਿੱਚੋਂ ਕੱਢ ਦਿੱਤਾ ਜਾਂਦਾ ਹੈ। ਫਿਰ ਤਾਂ ਉਹ ਸਭ ਕੁਝ ਵਾਪਨਾ ਤਹਿ ਹੋ ਗਿਆ ਸੀ ਜਿਸ ਦਾ ਡਰ ਸੀ।

ਫਿਰ ਜਦੋਂ ਮਾਣ ਹੀ ਨਾ ਰਿਹਾ ਤਾਂ ਸੰਮਾਨ ਆਪਣੇ ਆਪ ਹੀ ਘੱਟ ਜਾਵੇਗਾ ।

ਗੱਲ ਕਰਾਂਗਾ ਪੰਜਾਬ ਦੇ ਉੱਚ ਸਿਖਿਆ ਅਦਾਰਿਆਂ ਦੀਆਂ ਸਰਪ੍ਰਸਤ ਮੁੱਖ ਤਿੰਨ ਯੂਨੀਵਰਸਿਟੀਆਂ (GNDU, PU CHD, PU PTIALA) ਦੀ ਜਿਹਨਾਂ ਵਿੱਚ ਲੱਗ-ਭੱਗ 2000 ਤੋਂ ਵੱਧ ਅਨ ਏਡਿਡ ਅਧਿਆਪਕ ਕੰਮ ਕਰ ਰਹੇ ਹਨ, ਇਹ ਗਿਣਤੀ ਕਾਲਜਾਂ ਵਿੱਚ ਕੰਮ ਕਰ ਰਹੇ ਏਡਿਡ ਅਤੇ ਸਰਕਾਰੀ ਅਧਿਆਪਕਾਂ ਤੋਂ ਵੱਧ ਹੈ ਜੋ ਮਾਨਸਿਕ ਤੌਰ ਤੇ ਇੱਕ ਦਬਾਅ ਵਿੱਚ ਕੰਮ ਕਰ ਰਹੇ ਹਨ, ਆਉਂਣ ਵਾਲੀਆਂ ਪੀੜ੍ਹੀਆਂ ਵੀ ਸੋਚਣ ਨੂੰ ਮਜ਼ਬੂਰ ਹਨ ਕਿ ਪਿਛਲੇ 20 ਸਾਲਾਂ ਵਿੱਚ ਇਹਨਾਂ ਅਧਿਆਪਕਾਂ ਦਾ ਬਹੁਤ ਜਿਆਦਾ ਸ਼ੋਸ਼ਣ ਕੀਤਾ ਗਿਆ, ਹਾਲਾਂ ਕਿ ਟਕਨਾਲੋਜੀ ਦੇ

ਯੁਗ ਦੀ ਉੱਚ ਸਿੱਖਿਆ ਪ੍ਰਣਾਲੀ ਵਿੱਚ ਜਿੱਥੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਇਆ ਹੈ ਓਥੇ ਅਧਿਆਪਕਾਂ ਨੂੰ ਖੁਦ ਵੀ ਅਣਬੱਕ ਮਿਹਨਤ ਕਰਨੀ ਪਈ ਹੈ, ਉਸ ਸਮੇਂ ਦੁੱਖ ਹੁੰਦਾ ਹੈ ਜਦੋਂ ਸਮਾਜ ਦੀ ਘਾੜਤ ਘੜਨ ਵਾਲੇ ਕਿਸੇ ਅਨ ਏਡਿਡ ਅਧਿਆਪਕ ਨੂੰ ਇਸ ਲਈ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ ਕਿ ਇਸ ਅਦਾਰੇ ਵਿੱਚ ਤੁਹਾਡੀ ਲੋੜ ਨਹੀਂ, ਇਸ ਦੇ ਸਿੱਟੇ ਬਹੁਤ ਘਾਤਕ ਸਿੱਧ ਹੋਏ ਹਨ- ‘ਪ੍ਰੋ. ਰਾਹਤ ਇੰਦੌਰੀ’ ਜੀ ਦਾ ਸ਼ੇਅਰ ਹੈ-

“ਲਗੋਗੀ ਆਗ ਤੋ ਆਏਂਗੇ ਕਈ ਘਰ ਸਦ ਮੇ,  
ਯਹਾਂ ਸਿਰਫ਼ ਮੇਰਾ ਮਕਾਨ ਬੋੜੀ ਹੈ”

ਸੋ ਲੋੜ ਹੈ ਉੱਚ ਸਿੱਖਿਆ ਦੇ ਮਿਆਰ ਨੂੰ ਡਿੱਗਣ ਤੋਂ ਬਚਾਉਣ ਲਈ ਸਰਕਾਰਾਂ, ਨੀਤੀ ਘਾੜਿਆਂ, ਸਮਾਜ ਸੇਵੀਆਂ, ਸਿੱਖਿਆ ਨਾਲ ਜੁੜੇ ਹਰ ਵਿਅਕਤੀਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਮੰਚ ਤੇ ਇਕੱਠੇ ਹੋਣ ਦੀ। ਇਹ ਮੰਚ ASSOCIATION OF UNAIDED COLLEGE TEACHERS (AUCT) 2020-21 ਬਣਾਇਆ ਗਿਆ ਹੈ। ਜਿਸ ਨੂੰ ਭਰਮਾ ਹੁੰਗਾਰਾ ਮਿਲਿਆ ਹੈ, ਧੰਨਵਾਦ।

“ਫਿਜ਼ਾ ਵਿੱਚ ਜੋ ਨਕਸ਼ ਨੇ ਉਕਰੇ ਪਵਿਤਰ ਸੋਚ ਦੇ,  
ਤੁਫਾਨ ਜਿੰਨ੍ਹੇ ਝੁਲਣਗੇ ਉਨੇ ਛੁੰਗੇ ਹੋਣਗੇ  
ਤੁਰਾਂਗ ਜਦ ਸੰਗ ਸੰਗ ਸਾਥੀ ਬਥੇਰੇ ਹੋਣਗੇ।

ਜਰਨਲ ਸਕੱਤਰ (AUCT)